

# ਕੋਵਿਡ-19

## ਬੁੱਕ ਅੱਡ ਫਾਈਵ

ANM, ASHA, AWW ਲਈ ਪ੍ਰਤੀਕਰਮ  
ਅਤੇ ਰੋਕਖਾਮ ਬਾਰੇ ਕਾਰਵਾਈਆਂ

# ਵਿਸਾ ਸੂਚੀ



1. ਮੇਰੀ ਭੂਮਿਕਾ ਕੀ ਹੈ : ANM, ASHA, AWW	2
2. ਮੈਨੂੰ ਕੋਵਿਡ-19 ਬਾਰੇ ਕੀ ਜਾਣਾ ਚਾਹੀਦਾ ਹੈ	3
3. ਕਿਹਨਾਂ ਸੁਰੱਖਿਅਤ ਕਾਰਵਾਈਆਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ	4
4. ਸੱਕੀ ਵਿਅਕਤੀ ਕੌਣ ਹੈ	5
5. ਸੰਪਰਕ ਕੌਣ ਹੈ ਕੇਸ	6
6. ਸਮੂਹਕ ਨਿਗਰਾਨੀ ਕਿਵੇਂ ਕੀਤੀ ਜਾਂਦੀ ਹੈ	7
7. ਸਮੂਹਕ ਨਿਗਰਾਨੀ ਦੌਰਾਨ ਕਿਵੇਂ ਗੱਲਬਾਤ ਕਰਨੀ ਹੈ	8
8. ਸਹਿਯੋਗੀ ਵਾਤਾਵਰਣ ਦੀ ਕਿਵੇਂ ਸਿਰਜਣਾ ਕਰਨੀ ਹੈ	9
9. ਪਰਿਵਾਰਾਂ ਨਾਲ ਕਿਵੇਂ ਗੱਲਬਾਤ ਕਰਨੀ ਹੈ	10
10. ਘਰ ਵਿੱਚ ਕੀਤੀਆਂ ਜਾਣ ਵਾਲੀਆਂ ਸੁਰੱਖਿਆ ਸੰਬੰਧੀ ਕਾਰਵਾਈਆਂ ਕੀ ਹਨ	11
11. ਘਰ ਵਿੱਚ ਏਕਾਂਤਵਾਸ ਦੀ ਕਿਵੇਂ ਹਮਾਇਤ ਕਰਨੀ ਹੈ	12
12. ਪਰਿਵਾਰ ਦੇ ਮੈਂਬਰਾਂ ਲਈ ਘਰ ਵਿੱਚ ਏਕਾਂਤਵਾਸ ਦੀ ਕਿਵੇਂ ਹਮਾਇਤ ਕਰਨੀ ਹੈ	13
13. ਮੈਂ ਕਲੰਕ ਵੱਲ ਕਿਵੇਂ ਨਜ਼ਿੱਠ ਸਕਦੀ ਹਾਂ	14
14. ਮਾਸਕ ਕਿਵੇਂ ਇਸਤੇਮਾਲ ਕਰਨਾ ਹੈ	15
15. ਭਾਈਚਾਰੇ ਵਿੱਚ ਦੌਰਿਆਂ ਦੌਰਾਨ ਮੈਨੂੰ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ	16
16. ਘਰ ਪਹੁੰਚਣ 'ਤੇ ਮੈਨੂੰ ਕੀ ਸਾਵਧਾਨੀਆਂ ਲੈਣ ਅਤੇ ਸੁਰੱਖਿਆ ਕਾਰਵਾਈਆਂ ਕਰਨ ਦੀ ਲੋੜ ਹੈ	17
ਭਰਮ ਅਤੇ ਤੱਥ	18
ਐਮਰਜੈਂਸੀ ਦੀ ਸਥਿਤੀ ਵਿੱਚ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਕਿਉਂ ਲੋੜ ਹੁੰਦੀ ਹੈ? 19	



ਕੋਵਿਡ-19

1 ਮੇਰੀ ਭੁਮਿਕਾ ਕੀ ਹੈ:  
ANM, ASHA, AWW

## ਸਿਹਤ- ANM DSO/MO ਦੇ ਮਾਰਗਦਰਸ਼ਨ ਤਹਿਤ

- ਜਾਣਕਾਰੀ ਮੁਹਈਆ ਕਰਨਾ
- ਏ) ਸੌਸਲ ਡਿਸਟੈਂਸਿੰਗ (ਸਮਾਜਕ ਤੌਰ 'ਤੇ ਦੂਰੀ ਰੱਖਣ) ਸਮੇਤ ਇਹਤਿਆਤੀ ਅਤੇ ਰੋਕਥਾਮ ਦੀਆਂ ਕਾਰਵਾਈਆਂ
- ਬੀ) ਭਰਮਾਂ ਅਤੇ ਗਲਤਫ਼ਹਿਸ਼ੀਆਂ ਨਾਲ ਨਜ਼ਿੱਠਣਾ
- ਡੀਐਸਓ ਨੂੰ ਹਮਾਇਤ ਦਿੱਚ
- ਏ) ਐਸਚੀਪੀਜ਼ ਅਨੁਸਾਰ ਸੰਪਰਕ ਦਾ ਪਤਾ ਲਾਉਣਾ
- ਬੀ) ਸਹਿਰੀ/ਦਿਹਾਤੀ ਇਲਾਕਿਆਂ ਵਿੱਚ

- ਐਚਾਰਜੀ ਅਤੇ ਸੰਭਾਵੀ ਕੇਸਾਂ ਲਈ ਘਰ ਵਿੱਚ ਏਕਾਂਤਵਾਸ, ਘਰ ਵਿੱਚ ਦੇਖਭਾਲ ਅਤੇ ਸਹਾਇਕ ਸੇਵਾਵਾਂ ਲਾਗੂ ਕਰਨਾ ਅਤੇ
- ਸੀ) ਮਨੋਸਮਾਜਕ ਸੰਬਾਲ ਅਤੇ ਕਲੰਕ ਅਤੇ ਭੇਦਭਾਵ ਨਾਲ ਨਜ਼ਿੱਠਣਾ
- ਰਿਪੋਰਟਿੰਗ ਅਤੇ ਪ੍ਰਤੀਪੁਸ਼ਟੀ
- ਟੀਮ ਦੀ ਸੁਰੱਖਿਆ ਅਤੇ ਇਹਤਿਆਤ
- ਸਹਾਇਕ ਨਿਗਰਾਨੀ (ਸੁਪਰਵਿਜ਼ਨ)

## ਸਿਹਤ - ਆਸਾ ਫੈਸਿਲਿਟੈਟਰ ਅਤੇ ਸੀਡੀਪੀਓ ਦੇ ਮਾਰਗਦਰਸ਼ਨ ਤਹਿਤ ASHA, CHV (ਸਹਿਰੀ ਇਲਾਕਿਆਂ ਵਿੱਚ) ਅਤੇ ICDS - AWW

- ਅੰਤਰ-ਨਿਜੀ ਸੰਚਾਰ ਰਾਹੀਂ ਸਮੂਹਕ ਜਾਗਰੂਕਤਾ
- ਏ) ਸੌਸਲ ਡਿਸਟੈਂਸਿੰਗ (ਸਮਾਜਕ ਤੌਰ 'ਤੇ ਦੂਰੀ ਰੱਖਣ) ਸਮੇਤ ਇਹਤਿਆਤੀ ਅਤੇ ਰੋਕਥਾਮ ਬਾਰੇ ਕਾਰਵਾਈਆਂ ਤੇਜ਼ ਕਰਨਾ
- ਬੀ) ਭਰਮਾਂ ਅਤੇ ਗਲਤਫ਼ਹਿਸ਼ੀਆਂ ਨਾਲ ਨਜ਼ਿੱਠਣਾ ;
- ਘਰ ਤੋਂ ਘਰ ਅੰਦਰ ਨਿਗਰਾਨੀ ਵਿੱਚ ਏਅਨਾਮ/ਸੁਪਰਵਾਈਜ਼ਰ ਦੀ ਸਹਾਇਤਾ ਕਰਨਾ ਇਹਨਾਂ ਸਮੇਤ

- ਏ) ਐਚ ਆਰ ਡੀ ਅਤੇ ਸੰਭਾਵੀ ਕੇਸਾਂ ਦੀ ਸਨਾਥ
- ਬੀ) ਸਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਮੈਡੀਕਲ ਸੇਵਾਵਾਂ ਤੇਜ਼ ਕਰਨ ਨੂੰ ਯਕੀਨੀ ਬਣਾਉਣਾ ਅਤੇ
- ਸੀ) ਮਨੋਸਮਾਜਕ ਦੇਖਭਾਲ ਅਤੇ ਕਲੰਕ ਅਤੇ ਭੇਦਭਾਵ ਨਾਲ ਨਜ਼ਿੱਠਣਾ
- ਰਿਪੋਰਟਿੰਗ ਅਤੇ ਪ੍ਰਤੀਪੁਸ਼ਟੀ
- ਵਿਅਕਤੀਗਤ ਸੁਰੱਖਿਆ ਅਤੇ ਸਾਵਧਾਨੀਅਂ
- ਕੋਵਿਡ -19 ਆਈਈਸੀ ਸਮੱਗਰੀ ਦੀ ਵਰਤੋਂ



Ministry of Health  
& Family Welfare  
Government of India



**INDEX**



ਕੋਵਿਡ-19

2 ਮੈਨੂੰ ਕੋਵਿਡ -19 ਬਾਰੇ ਕੀ ਜਾਣਨਾ ਚਾਹੀਦਾ ਹੈ

1

ਇਹ ਕੋਰੋਨਾ ਵਾਇਰਸ 2019 ਨਾਂਅ ਦਾ ਰੋਗ ਹੈ ਜੋ SARS-CoV-2 ਨਾਂਅ ਦੇ ਕੋਰੋਨਾਵਾਇਰਸ ਕਾਰਨ ਹੁੰਦਾ ਹੈ

2

ਕੋਵਿਡ-19 ਦੇ ਲੱਛਣ ਹਨ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼

3

ਜੇ ਤੁਹਾਨੂੰ ਬੁਖਾਰ, ਖਾਂਸੀ ਜਾਂ ਸਾਹ ਲੈਣ ਵਿੱਚ ਤਕਲੀਫ਼ ਦੇ ਲੱਛਣ ਹਨ

ਅਤੇ

4

ਤੁਸੀਂ ਲੈਬਾਰਟਰੀ ਵਿੱਚ ਪੁਸ਼ਟੀ ਹੋਏ ਪੱਜ਼ੀਟਿਵ ਕੇਸ ਦੇ ਸੰਪਰਕ ਹੋ

5

ਤੁਹਾਨੂੰ ਫੌਰਨ ਰਾਜ ਹੈਲਪਲਾਈਨ ਨੰਬਰ ਜਾਂ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ, ਭਾਰਤ ਸਰਕਾਰ ਦੇ 24x7 ਹੈਲਪਲਾਈਨ ਜਾਂ 011-2397 8046, 1075 'ਤੇ ਆਪਣੇ ASHA/ANM ਨੂੰ ਕੱਲ ਕਰਨੀ ਚਾਹੀਦੀ ਹੈ।



Ministry of Health  
& Family Welfare  
Government of India



INDEX



ਕੋਵਿਡ-19

**3** ਕਿਹਨਾਂ ਸੁਰੱਖਿਆ ਸੰਬੰਧੀ ਕਾਰਵਾਈਆਂ ਨੂੰ  
ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ

**1**

ਵਾਰ ਵਾਰ ਹੱਥ ਧੋਣਾ

ਏ) ਆਪਣੇ ਹੱਥਾਂ ਨੂੰ ਨਿਯਮਿਤ ਰੂਪ ਵਿੱਚ ਅਤੇ ਚੰਗੀ ਤਰ੍ਹਾਂ 40 ਮੈਕੰਡ ਤਕ ਸਾਬਣ  
ਅਤੇ ਪਾਣੀ ਨਾਲ ਧੋਵੋ ਜਾਂ 70 ਅਲਕੋਹਲ ਅਧਾਰਤ ਹੈਂਡ ਰਬ ਨਾਲ ਸਾਫ਼ ਕਰੋ।

**2**

ਸੋਸ਼ਲ ਡਿਸਟੈਂਸਿੰਗ (ਸਮਾਜਕ ਤੌਰ 'ਤੇ ਦੂਰੀ) ਬਣਾਈ ਰੱਖਣਾ

ਏ) ਆਪਣੇ ਅਤੇ ਦੂਜਿਆਂ ਦਰਮਿਆਨ ਘੱਟੋ ਘੱਟ 1 ਮੀਟਰ ਦੀ ਦੂਰੀ ਬਰਕਰਾਰ ਰੱਖੋ  
ਬੀ) ਭੀੜ ਭਰੇ ਸਥਾਨਾਂ 'ਤੇ ਜਾਣ ਤੋਂ ਗੁਰੇਜ਼ ਕਰੋ

ਸੀ) ਸਮਾਰੋਹ, ਪ੍ਰਾਰਥਨਾ ਸਭਾਵਾਂ, ਪਾਰਟੀਆਂ ਆਯੋਜਿਤ ਕਰਨ ਅਤੇ ਇਹਨਾਂ ਵਿੱਚ  
ਸ਼ਾਮਲ ਹੋਣ ਤੋਂ ਗੁਰੇਜ਼ ਕਰੋ

**3**

ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਗੁਰੇਜ਼ ਕਰੋ

ਏ) ਕਿਉਂਕਿ ਦੂਸ਼ਿਤ ਹੱਥਾਂ ਨਾਲ ਵਾਇਰਸ ਅੱਖਾਂ, ਨੱਥ ਜਾਂ ਮੂੰਹ ਤਕ ਪਹੁੰਚ ਜਾਂਦਾ  
ਹੈ।

**4**

ਸਾਹ ਸੰਬੰਧੀ ਸਫ਼ਾਈ ਦੀਆਂ ਚੰਗੀਆਂ ਆਦਤਾਂ ਅਪਨਾਓ

ਏ) ਧਾਂਸੀ ਕਰਦੇ ਜਾਂ ਛਿੱਕ ਮਾਰਦੇ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਜਾਂ ਟੀਸ਼  
ਨਾਲ ਢੋਕੋ।

ਬੀ) ਵਰਤੇ ਗਏ ਟੀਸ਼ ਨੂੰ ਫੌਰਨ ਢੱਕਣ ਵਾਲੇ ਕਚਰੇ ਦੇ ਡੱਬੇ ਵਿੱਚ ਸੁੱਟੋ।

ਸੀ) ਆਪਣੇ ਹੱਥਾਂ ਨੂੰ 40 ਮੈਕੰਡ ਤਕ ਸਾਬਣ ਅਤੇ ਪਾਣੀ ਨਾਲ ਧੋਵੋ ਜਾਂ 70  
ਅਲਕੋਹਲ ਅਧਾਰਤ ਹੈਂਡ ਸੈਨੋਟਾਇਜ਼ਰ ਨਾਲ ਸਾਫ਼ ਕਰੋ।

**5**

ਜਾਣਕਾਰੀ ਰੱਖੋ, ਧਿਆਨ ਰੱਖੋ ਅਤੇ ਏ ਐਨ ਐਮ/ਆਸ਼ਾ/ਏਡਬਲਿਊਡਬਲਿਊ ਦੀ  
ਸਲਾਹ ਮੰਨੋ

ਏ) ਕੋਵਿਡ-19 ਬਾਰੇ ਤਜ਼ਾ ਘਟਨਾਵਾਂ ਬਾਰੇ ਜਾਣਕਾਰੀ ਰੱਖੋ

ਬੀ) ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਸੰਬੰਧ ਵਿੱਚ ਆਪਣੇ ਸੁਆਲਾਂ ਲਈ  
ASHA/ANM/AWW ਜਾਂ ਪੀਐਚਸੀ ਨਾਲ ਸੰਪਰਕ ਕਰੋ



Ministry of Health  
& Family Welfare  
Government of India



INDEX



ਕੋਵਿਡ-19

## 4 ਸੱਕੀ ਵਿਅਕਤੀ ਕੌਣ ਹੈ

1

ਸਾਹ ਸੰਬੰਧੀ ਗੰਭੀਰ ਬੀਮਾਰੀ ਵਾਲਾ ਵਿਅਕਤੀ (ਬੁਖਾਰ ਅਤੇ ਸਾਹ ਸੰਬੰਧੀ ਬੀਮਾਰੀ ਦਾ ਘੱਟੋ ਘੱਟ ਇੱਕ ਸੰਕੇਤ/ਲੱਛਣ (ਉਦਾਹਰਣ, ਖਾਂਸੀ, ਸਾਹ ਲੈਣ ਵਿੱਚ ਤਕਲੀਫ਼))

ਅਤੇ



2

ਲੱਛਣਾਂ ਦੇ ਆਉਣ ਤੋਂ ਪਹਿਲਾਂ ਦੇ 14 ਦਿਨਾਂ ਦੌਰਾਨ ਕੋਵਿਡ-19 ਬੀਮਾਰੀ ਦੇ ਸਥਾਨਕ ਪਸਾਰ ਦੀ ਰਿਪੁਰਟ ਕਰਨ ਵਾਲੇ ਦੇਸ਼/ਈਲਾਕੇ ਜਾਂ ਖੇਤਰ ਵਿੱਚ ਯਾਤਰਾ ਕਰਨ ਜਾਂ ਰਹਿਣ ਦੀ ਹਿਸਤਰੀ।

ਜਾਂ

3

ਸਾਹ ਸੰਬੰਧੀ ਗੰਭੀਰ ਬੀਮਾਰੀ ਵਾਲਾ ਵਿਅਕਤੀ ਜੋ ਕਿ ਲੱਛਣਾਂ ਦੇ ਆਉਣ ਤੋਂ ਪਹਿਲਾਂ ਦੇ 14 ਦਿਨਾਂ ਦੌਰਾਨ ਕੋਵਿਡ-19 ਦੇ ਪੁਸ਼ਟੀ ਹੋਏ ਕੇਸ ਦੇ ਸੰਪਰਕ ਵਿੱਚ ਆਇਆ ਹੈ।

ਜਾਂ

4

ਸਾਹ ਸੰਬੰਧੀ ਗੰਭੀਰ ਤੀਬਰ ਸੰਕੂਮਣ ਵਾਲਾ ਵਿਅਕਤੀ (ਬੁਖਾਰ, ਅਤੇ ਸਾਹ ਸੰਬੰਧੀ ਬੀਮਾਰੀ ਦਾ ਘੱਟੋ ਘੱਟ ਇੱਕ ਸੰਕੇਤ/ਲੱਛਣ (ਉਦਾਹਰਣ, ਖਾਂਸੀ, ਸਾਹ ਲੈਣ ਵਿੱਚ ਤਕਲੀਫ਼)) ਅਤੇ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਅਤੇ ਰੋਗ ਦੀ ਕੋਈ ਹੋਰ ਪਛਾਣ ਨਹੀਂ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਕਲੀਨਿਕਲ ਪੇਸ਼ਕਾਰੀ ਦੀ ਵਿਆਖਿਆ ਕਰਦਾ ਹੈ।

ਜਾਂ

5

ਅਜਿਹਾ ਕੇਸ ਜਿਸ ਵਾਸਤੇ ਕੋਵਿਡ-19 ਲਈ ਟੈਸਟਿੰਗ ਬੇਨਤੀਜਾ ਰਹੀ ਹੈ।



ਕੋਵਿਡ-19

5 ਸਪਰਕ ਕੇਸ ਕੌਣ ਹੁੰਦਾ ਹੈ

1

ਕੋਵਿਡ-19 ਦੇ ਮਰੀਜ਼ ਨਾਲ ਬਿਨਾ ਢੁਕਵੀਂ ਸੁਰੱਖਿਆ ਦੇ ਇੱਕੋ ਘਰ  
ਵਿੱਚ ਰਹਿਣ ਵਾਲਾ

2

ਕੋਵਿਡ-19 ਦੇ ਮਰੀਜ਼ ਨਾਲ ਨਜ਼ਦੀਕੀ ਵਾਤਾਵਰਣ ਵਿੱਚ ਰਹਿਣ ਵਾਲਾ  
(ਕੰਮ ਦੇ ਸਥਾਨ, ਕਲਾਸਰੂਮ, ਘਰ ਅਤੇ ਇਕੱਠਾਂ ਸਮੇਤ)

3

ਲੱਛਣਾਂ ਵਾਲੇ ਵਿਅਕਤੀ ਜੋ ਕਿ ਬਾਅਦ ਵਿੱਚ ਕੋਵਿਡ-19 ਲਈ  
ਪੱਜ਼ੀਟਿਵ ਪਾਇਆ ਗਿਆ ਨਜ਼ਦੀਕ ਬੈਠ ਕੇ (1 ਮੀਟਰ ਤੋਂ ਘੱਟ  
ਦੂਗੀ) ਇਕੱਠੇ ਸਫਰ ਕਰਨ ਵਾਲਾ।

4

ਕੋਵਿਡ-19 ਦੇ ਮਰੀਜ਼ਾਂ ਨੂੰ ਸਿੱਧੀ ਦੇਖਭਾਲ ਮੁਹਈਆ ਕਰਨ ਵਾਲਾ।

5

ਵਿਚਾਰ ਅਧੀਨ ਕੇਸ ਵਿੱਚ ਬੀਮਾਰੀ ਦੇ ਸਾਹਮਣੇ ਆਉਣ ਤੋਂ ਪਹਿਲਾਂ  
14 ਦਿਨਾਂ ਦੇ ਸਮੇਂ ਅੰਦਰ ਸੰਕ੍ਰਮਣ ਦੇ ਫੈਲਣ ਦੀ ਸੰਭਾਵਨਾ ਹੈ।





ਕੋਵਿਡ-19

## 6 ਸਮੂਹਕ ਨਿਗਰਾਨੀ ਕਿਵੇਂ ਕੀਤੀ ਜਾਂਦੀ ਹੈ

1

ਸੰਪਰਕ ਨੂੰ ਮਿਲਣਾ : ਸਮੂਹਕ ਨਿਗਰਾਨੀ ਸਿਹਤ ਅਮਲੇ ਵਲੋਂ ਸੰਪਰਕ (ਕਾਂ) ਦੀ ਸਥਾਨਕ ਰਿਹਾਇਸ਼ ਦਾ ਦੌਰਾ ਕਰਨ ਨਾਲ ਕੀਤੀ ਜਾਂਦੀ ਹੈ। ਖਾਸ ਹਾਲਾਤ ਵਿੱਚ ਜਾ ਛੱਲੋਂ ਅਪ ਲਈ ਟੈਲਿਫੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ।

2

ਪਰਿਚੈ ਕਰਾਉਣ ਦਾ ਉਦੇਸ਼ : ਆਪਣਾ ਪਰਿਚੈ ਕਰਾਓ, ਸੰਪਰਕ ਦਾ ਪਤਾ ਲਾਉਣ ਦੇ ਉਦੇਸ਼ ਦੀ ਵਿਆਖਿਆ ਕਰੋ, ਨਿਰਧਾਰਿਤ ਫਾਰਮੇਟ ਵਿੱਚ ਡੇਟਾ ਇਕੱਤਰ ਕਰੋ।

3

ਫੱਗਮੈਟ ਇਸਤੇਮਾਲ ਕਰੋ : ਸਮੂਹਕ ਨਿਗਰਾਨੀ ਵਿੱਚ ਵਿਆਪਕ ਸੋਸ਼ਲ ਨੈਟਵਰਕ ਅਤੇ ਬੀਮਾਰੀ ਦੇ ਲੱਛਣ ਨਜ਼ਰ ਆਉਣ ਤੋਂ ਬਾਅਦ 28 ਦਿਨਾਂ ਦੌਰਾਨ ਕੇਸਾਂ ਦੇ ਸਫਰ ਦੀ ਹਿਸਟਰੀ ਦੀ ਸ਼ਨਾਖਤ ਸ਼ਾਮਲ ਕੀਤੀ ਜਾਏਗੀ।

4

ਨਿਗਰਾਨੀ : ਕੇਸ ਪਰਿਭਾਸ਼ਾ ਅਨੁਸਾਰ ਕੋਵਿਡ -19 ਦੇ ਲੱਛਣਾਂ ਦੇ ਸਬੂਤ ਲਈ ਕੇਸ ਮਰੀਜ਼ ਦੇ ਅੰਤਮ ਪ੍ਰਭਾਵ ਮਹਾਰੋਂ ਘੱਟੋ ਘੱਟ 28 ਦਿਨਾਂ ਲਈ ਪੁਸ਼ਟੀ ਹੋਏ ਕੇਸਾਂ ਦੇ ਸੰਪਰਕਾਂ ਦਾ ਪਤਾ ਲਾਓ ਅਤੇ ਨਿਗਰਾਨੀ ਕਰੋ।

5

ਛੱਲੋਂ ਅਪ : ਸੰਪਰਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਇਹਨਾਂ ਤੋਂ:

- ਏ) ਇੱਕ ਮਰੀਜ਼, ਉਸਦੇ ਪਰਿਵਾਰਕ ਮੈਬਰ, ਮਰੀਜ਼ ਦੇ ਕੰਮ ਦੇ ਸਥਾਨ 'ਤੇ ਵਿਅਕਤੀਆਂ ਜਾਂ ਸਰੂਲ ਦੇ ਸਾਥੀਆਂ ਤੋਂ, ਜਾਂ
- ਬੀ) ਮਰੀਜ਼ ਦੀਆਂ ਹਾਲੀਆਂ ਗਤੀਵਿਧੀਆਂ ਅਤੇ ਯਾਤਰਾਵਾਂ ਬਾਰੇ ਜਾਣਕਾਰੀ ਹੋਖਣ ਵਾਲੇ ਦੂਜੇ ਲੋਕ।





## ਕੋਵਿਡ-19

### 7 ਸਮੂਹਕ ਨਿਗਰਾਨੀ ਦੇਰਾਨ ਕਿਵੇਂ ਸੰਚਾਰ ਕਰਨਾ ਹੈ

1

ਹਮੇਸ਼ਾਂ ਨਿਮਰ ਰਹੋ। ਕੋਈ ਵੀ ਕੋਵਿਡ-19 ਨਾਲ ਸੰਪਰਿਤ ਹੋ ਸਕਦਾ ਹੈ। ਭੇਦਭਾਵ ਨਾ ਕਰੋ, ਗੁੱਸਾ ਨਾ ਕਰੋ, ਜਾਂ ਰੂਬੀ ਭਾਸ਼ਾ ਦੀ ਵਰਤੋਂ ਨਾ ਕਰੋ। ਲੋਕਾਂ ਨੂੰ ਆਪਣੇ ਆਉਣ ਦਾ ਕਾਰਨ ਅਤੇ ਇਹ ਵੀ ਦੱਸੋ ਕਿ ਤੁਸੀਂ ਸਿਹੜੇ ਜਵਾਬ ਚਾਹੁੰਦੇ ਹੋ ਉਹਨਾਂ ਦਾ ਕੀ ਕਰੋਗੇ। ਦੱਸੋ ਕਿ ਇਹ ਹਮਾਇਤ ਹੈ ਜੋ ਸਰਕਾਰ ਸਾਰੇ ਨਾਗਰਿਕਾਂ ਨੂੰ ਦੇ ਰਹੀ ਹੈ।



2

1 ਮੀਟਿੰਗ ਦੀ ਦੂਰੀ ਰੱਖੋ : ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਹੋ, ਤਾਂ ਸਪਰਸ਼ ਕਰਨ ਜਾਂ ਨਜ਼ਦੀਕੀ ਸਰੀਰਕ ਸੰਪਰਕ ਤੋਂ ਗੁਰੋਜ਼ ਕਰੋ। ਇਹ ਇੰਫੈਕਸ਼ਨ ਨੂੰ ਕਿਸੇ ਵੀ ਤਰ੍ਹਾਂ ਨਾਲ ਫੈਲਣ ਤੋਂ ਰੋਕਣ ਲਈ ਸਹੀ ਹੈ। ਜੇ ਸਥਾਨ ਅਤੇ ਸਥਿਤੀ ਆਗਿਆ ਦਿੱਤੀ ਹੈ ਤਾਂ ਪਰਿਵਾਰ ਦੇ ਮੈਂਬਰਾਂ ਨਾਲ ਬੁੱਲ੍ਹੇ ਵਿੱਚ ਬੈਠੋ ਅਤੇ ਗੱਲਬਾਤ ਕਰੋ।

3

ਇੰਟਰਵਿਊ : ਸੁਆਲ ਪੁੱਛੋ ਅਤੇ ਬੋਹੁੰਦ ਖਾਸ ਜਵਾਬ ਪਾਓ। ਜਦੋਂ ਤੁਸੀਂ ਲਿੱਖ ਰਹੇ ਹੋਵੋ, ਯਕੀਨੀ ਬਣਾਓ ਕਿ ਤੁਹਾਡੀ ਲਿਖਾਈ ਸਾਫ਼ ਹੋਏ ਅਤੇ ਪੂਰੀ ਜਾਣਕਾਰੀ (ਪਤੇ, ਨਾਅ, ਸੰਪਰਕ ਨੰਬਰ) ਪੜ੍ਹਨਯੋਗ ਲਿਖਾਈ ਵਿੱਚ ਲਿਖੇ ਗਏ ਹੋਣ।

ਪਤਾ:  
ਨਾਮ:  
ਸੰਪਰਕ ਨੰਬਰ:



5

ਸਪਸ਼ਟੀਕਰਣ : ਜੇ ਕੋਈ ਸੁਆਲ ਹਨ ਅਤੇ ਤੁਹਾਡੇ ਕੋਲ ਉਹਨਾਂ ਦੇ ਜਵਾਬ ਹਨ, ਤਾਂ ਇਹ ਤੁਹਾਨੂੰ ਕਮਿਊਨਿਟੀ ਮੈਂਬਰ ਨਾਲ ਸਾਂਝੇ ਕਰਨੇ ਚਾਹੀਦੇ ਹਨ। ਪਰ ਜੇ ਤੁਹਾਡੇ ਕੋਲ ਜਵਾਬ ਨਹੀਂ ਹੈ ਤਾਂ ਇਹ ਦੱਸਣ ਤੋਂ ਨਾ ਝਿੜਕੋ। ਕੋਵਿਡ-19 ਬਾਰੇ ਹਾਲਾਂ ਵੀ ਬਹੁਤ ਕੁਝ ਜਾਣਨਾ ਬਾਕੀ ਹੈ।



4

ਪ੍ਰਤੀਪੁਸ਼ਟੀ : ਲੋਕਾਂ ਤੋਂ ਪ੍ਰਤੀਕਰਮ ਲੈ ਕੇ ਇਹ ਜਾਂਚ ਕਰੋ ਕਿ ਉਹ ਤੁਹਾਡੇ ਸੁਨੋਹਿਆਂ ਨੂੰ ਸਹੀ ਤਰ੍ਹਾਂ ਨਾਲ ਸਮਝ ਗਏ ਹਨ ਅਤੇ ਉਹਨਾਂ ਨੂੰ ਤੁਸੀਂ ਜੋ ਵੀ ਸਲਾਹ ਦਿੱਤੀ ਹੈ ਜਾਂ ਸਾਂਝੀ ਕੀਤੀ ਹੈ, ਦੁਹਰਾਉਣ ਲਈ ਕਰੋ।



Ministry of Health & Family Welfare  
Government of India



ਜਦੋਂ ਤੁਸੀਂ ਫੀਲਡ ਵਿੱਚ ਜਾਂਦੇ ਹੋ ਤਾਂ  
ਤਿਆਰ ਰਹੋ

- ਆਪਣੇ ਹੱਥ ਸਾਫ਼ ਕਰਨ ਲਈ  
ਸੈਂਟੋਗਾਇਜ਼ਰ/ਸਾਬਣ ਲਿਜਾਓ
- ਆਪਣੇ ਫਾਰਮੈਟ ਨਾਲ ਲਿਜਾਓ
- ਲਿਪਣ ਲਈ ਆਪਣਾ ਸਮਾਨ ਜਿਵੇਂ ਕਿ  
ਪੈਨ, ਗਈਟਿੰਗ ਪੈਂਡ ਨਾਲ ਲਿਜਾਓ।
- ਆਪਣੇ ਮਾਸਕ ਲਿਜਾਓ ਅਤੇ ਜੋ ਲੋੜ ਰੋਏ  
ਤਾਂ ਵਾਧੂ ਮਾਸਕ ਲਿਜਾਓ।

INDEX



ਕੋਵਿਡ-19

## 8 ਸਹਾਇਕ ਵਾਤਾਵਰਣ ਦੀ ਸਿਰਜਣਾ ਕਿਵੇਂ ਕਰਨੀ ਹੈ

1

ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਗੱਲ ਕਰੋ ਅਤੇ ਸ਼ਾਮਲ ਕਰੋ  
 ਏ) ਸਥਾਨਕ ਪ੍ਰਭਾਵਸ਼ਾਲੀ ਵਿਅਕਤੀਆਂ (ਗ੍ਰਾਮ ਪ੍ਰਧਾਨ, ਧਾਰਮਿਕ ਨੇਤਾਵਾਂ, ਅਧਿਆਪਕਾਂ,  
 ਕੋਈ ਹੋਰ) ਦੀ ਸੂਚੀ ਬਣਾਓ  
 ਬੀ) ਗਲਤ ਅਤੇ ਪਾਲਣਾ ਕੀਤੇ ਜਾਣ ਵਾਲੇ ਪ੍ਰੋਟੋਕੋਲਸ ਦੀ ਵਿਆਖਿਆ ਕਰੋ ਅਤੇ  
 ਵਿਚਾਰ ਚਰਚਾ ਕਰੋ ਅਤੇ ਜਾਗਰੂਕਤਾ ਮੁਹੰਮ ਵਿੱਚ ਉਹਨਾਂ ਦੀ ਹਮਾਇਤ ਮੰਗੋ।

2

ਉੱਚ ਜੋਖਮ ਵਾਲੇ ਸਮੂਹਾਂ ਲਈ ਸਮਰਕ ਸਹਾਇਤਾ ਦੀ ਯੋਜਨਾ ਬਣਾਓ  
 ਏ) ਸੰਪਰਕਾਂ ਦਾ ਪਤਾ ਲਾਉਣ ਬਾਰੋ ਪ੍ਰੋਟੋਕੋਲਸ ਅਨੁਸਾਰ ਪਿੰਡ ਵਿੱਚ ਉੱਚ ਜੋਖਮ ਵਾਲੇ  
 ਸਮੂਹਾਂ ਦੀ ਸੂਚੀ ਬਣਾਓ।  
 ਬੀ) ਉਹਨਾਂ ਲੋਕਾਂ ਦੀ ਪਛਾਣ ਕਰੋ ਜਿਹਨਾਂ ਨੂੰ ਉਹ ਮਿਲੇ ਹਨ ਜਾਂ ਗੱਲਬਾਤ ਕੀਤੀ ਹੈ  
 ; ਉਹਨਾਂ ਲੋਕਾਂ ਨਾਲ ਇਹਤਿਆਤੀ ਕਾਰਵਾਈਆਂ ਸਾਂਝੀਆਂ ਕਰੋ ਅਤੇ ਉਹਨਾਂ ਨੂੰ  
 ਉੱਚ ਜੋਖਮ ਵਾਲੇ ਵਿਅਕਤੀਆਂ ਨੂੰ ਇਹਨਾਂ ਕਾਰਵਾਈਆਂ ਬਾਰੇ ਜਾਣਕਾਰੀ ਦਿੰਦੇ  
 ਰਹਿਣ ਦੀ ਬੇਨੀਤੀ ਕਰੋ।  
 ਸੀ) ਜਿਹਨਾਂ ਬੱਚਿਆਂ ਦੇ ਮਾਪੇ ਏਕਾਤਵਾਸ ਵਿੱਚ ਹਨ, ਉਹਨਾਂ ਦਾ ਸਿੱਖਿਆ ਅਤੇ/ਜਾਂ  
 ਦੇਖਭਾਲ ਦੇ ਮੁੱਦਿਆਂ ਲਈ ਧਿਆਨ ਰੱਖੋ।

3

ਹਮਾਇਤ ਲਈ ਸਮੁੱਹਰ ਨੈਟਵਰਕ ਵਿਕਸਿਤ ਕਰੋ  
 ਏ) ਪਿੰਡ ਨੂੰ ਐਮਰਜੈਂਸੀ ਯੋਜਨਾਬੰਦੀ ਲਈ ਛੋਟੇ ਸਮੂਹਾਂ ਵਿੱਚ ਵੰਡੇ, ਗਰੁੱਪ ਦੇ ਸੰਚਾਲਕਾਂ  
 ਦੇ ਸੰਪਰਕ ਵੇਰਵੇ ਰੱਖੋ।  
 ਬੀ) ਉਹਨਾਂ ਨਾਲ ਐਅਨਾਮੈਮ, ਆਸ਼ਾ, ਐਬੂਲੈਸ ਅਤੇ ਹੋਰ ਡਾਕਟਰੀ ਸਹਾਇਤਾ ਬਾਰੇ  
 ਵੇਰਵੇ ਸਾਂਝੇ ਕਰੋ  
 ਸੀ) ਬੱਚਿਆਂ ਵਿੱਚ ਸਦਮੇ ਅਤੇ ਹਿੰਸਾ ਦੇ ਮੁੱਦਿਆਂ ਨਾਲ ਨਜ਼ਿਨਣ ਲਈ ਬਾਲ ਸੁਰੱਖਿਆ  
 ਕਮੇਟੀਆਂ ਦੇ ਤਾਲਮੇਲ ਵਾਲੇ ਵੇਰਵੇ ਸਾਂਝੇ ਕਰੋ।

4

ਘਰਾਂ ਦੀ ਐਮਰਜੈਂਸੀ ਸੰਪਰਕ ਸੂਚੀ ਬਣਾਉਣ ਵਿੱਚ ਸਹਾਇਤਾ ਕਰੋ  
 ਏ) ਯਕੀਨੀ ਬਣਾਓ ਕਿ ਹਰੇਕ ਘਰ ਕੋਲ ਸਰਕਾਰੀ ਹੈਲਪਲਾਈਨ, ਐਅਨਐਮ, ਆਸ਼ਾ ਜਾਂ  
 ਏਡਬਲਿਊਡਬਲਿਊ ਦੇ ਐਮਰਜੈਂਸੀ ਸੰਪਰਕਾਂ ਦੀ ਤਾਜ਼ਾ ਸੂਚੀ ਹੈ।

5

ਕਲੰਕ ਅਤੇ ਭੇਦਭਾਵ ਖਿਲਾਫ ਆਪਣੀ ਆਵਾਜ਼ ਉਠਾਓ  
 ਏ) ਭਾਈਚਾਰੇ ਵਿੱਚ ਕਲੰਕ ਅਤੇ ਭੇਦਭਾਵ ਦੀਆਂ ਸਥਿਤੀਆਂ ਦੀ ਸ਼ਨਖਤ ਕਰੋ  
 ਬੀ) ਜ਼ਰੂਰਤ ਦੇ ਸਮੇਂ ਵਿੱਚ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ  
 ਕਰਨ ਲਈ ਉਹਨਾਂ ਨਾਲ ਗੱਲਬਾਤ ਕਰੋ।





ਕੋਵਿਡ-19

9

ਪਰਿਵਾਰਾਂ ਨਾਲ ਕਿਵੇਂ ਗੱਲਬਾਤ ਕਰਨੀ ਹੈ

1

ਨਮਸਕਾਰ ਕਰਨ ਦੇ ਸਥਾਨਕ ਤਰੀਕੇ ਨਾਲ ਫਤਹਿ ਬੁਲਾਓ ਅਤੇ ਆਪਣੇ ਦੇਰੇ ਦਾ ਉਦੇਸ਼ ਦੱਸੋ। ਆਦਰਪੂਰਣ, ਨਿਮਰ ਅਤੇ ਹਮਦਰਦੀ ਵਾਲਾ ਵਿਵਹਾਰ ਕਰੋ। ਭੇਦਭਾਵ ਨਾ ਕਰੋ ਜਾਂ ਬਦਤਮੀਜ਼ੀ ਨਾ ਕਰੋ।

2

ਇਸ ਬਾਰੇ ਜਾਗਰੂਕ ਰਹੋ ਕਿ ਸੱਕੀ ਅਤੇ ਪੱਕੇ ਕੇਸ, ਅਤੇ ਉਹਨਾਂ ਦੇ ਪਰਿਵਾਰ ਵਾਲੇ ਤਣਾਓ ਵਿੱਚ ਜਾਂ ਢਰੇ ਹੋਏ, ਹੋ ਸਕਦੇ ਹਨ। ਇਸਲਈ, ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਧਿਆਨ ਨਾਲ ਉਹਨਾਂ ਦੇ ਸੁਆਲ ਅਤੇ ਚਿੰਤਾਵਾਂ ਬਾਰੇ ਸੁਣੋ।

3

ਵਿਅਕਤੀ ਤੋਂ ਸਹੀ ਜਾਣਕਾਰੀ ਪ੍ਰਾਪਤ ਕਰੋ : ਉਹਨਾਂ ਦਾ ਨਾਂ, ਜਨਮ ਤਾਰੀਖ, ਯਾਤਰਾ ਦੀ ਹਿਸਟਰੀ, ਲੱਛਣਾਂ ਦੀ ਸੂਚੀ ਅਤੇ ਨਿਗਰਾਨੀ ਬਾਰੇ ਫੌਰਮੇਟ ਅਨੁਸਾਰ ਰਿਕਾਰਡ ਅਤੇ ਸੰਚਾਰਿਤ ਕਰੋ। ਜਾਣਕਾਰੀ ਨੂੰ ਸਾਫ਼ ਸਾਫ਼ ਲਿਖੋ।



4

ਤੁਹਾਡੇ ਕੌਲ ਸ਼ਾਇਦ ਹਰ ਸੁਆਲ ਦਾ ਜਵਾਬ ਨਾ ਹੋਏ : ਕੋਵਿਡ ਬਾਰੇ ਹਾਲਾਂ ਬਹੁਤ ਕੁਝ ਜਾਣਨਾ ਬਾਕੀ ਹੈ ਅਤੇ ਇਹ ਮੰਨਣ ਵਿੱਚ ਕੁਝ ਗਲਤ ਨਹੀਂ ਹੈ।

5

ਜੇ ਉਪਲਬਧ ਹਨ, ਤਾਂ ਪਰਿਵਾਰ ਦੇ ਮੈਂਬਰਾਂ ਨਾਲ ਜਾਣਕਾਰੀ ਬਾਰੇ ਪਰਚੇ ਜਾਂ ਹੈਂਡਆ-ਊਟਸ ਸਾਂਝੇ ਕਰੋ। ਬਿਹਤਰ ਢੰਗ ਨਾਲ ਸਮਝਾਉਣ ਲਈ ਅਤੇ ਉਹਨਾਂ ਨੂੰ ਦੂਜਿਆਂ ਨਾਲ ਸਹੀ ਜਾਣਕਾਰੀ ਸਾਂਝੀ ਕਰਨ ਲਈ ਪ੍ਰੈਰਿਤ ਕਰਨ ਵਾਸਤੇ ਪਰਚਿਆ ਆਂਦਿ ਵਰਗੇ ਆਈਈਸੀ ਦੀ ਵਰਤੋਂ ਕਰਦੇ ਹੋਏ ਉਹਨਾਂ ਦੇ ਸੁਆਲਾਂ 'ਤੇ ਚਰਚਾ ਕਰੋ।



ਕੋਵਿਡ-19

10

ਘਰ ਵਿੱਚ ਰਹਿਣ ਲਈ ਸੁਰੱਖਿਅਤ  
ਕਾਰਵਾਈਆਂ ਕੀ ਹਨ

1

ਦੂਜਿਆਂ ਤੋਂ ਦੂਰ ਰਹੋ

- ਏ) ਆਪਣੇ ਘਰ ਦੇ ਦੂਜੇ ਮੈਬਰਾਂ ਤੋਂ ਦੂਰ ਨਿਸਚਿਤ ਕੀਤੇ ਗਏ ਕਮਰੇ ਵਿੱਚ ਰਹੋ।  
ਘੱਟੋ ਘੱਟ 1 ਮੀਟਰ ਦੀ ਦੂਰੀ ਬਹਰਕਾਰ ਰੱਖੋ। ਸਾਰੀਆਂ ਗਤੀਵਿਧੀਆਂ ਸੀਮਿਤ  
ਕਰੋ ਤਾਂ ਕਿ ਘਰ ਵਿੱਚ ਦੂਜੇ ਲੋਕ ਇੰਫੈਕਸ਼ਨ ਤੋਂ ਸੁਰੱਖਿਅਤ ਰਹਿਣ।  
ਬੀ) ਜੇ ਉਪਲਬਧ ਹੈ ਤਾਂ ਵੱਖਰਾ ਬਾਥਰੂਮ ਇਸਤੇਮਾਲ ਕਰੋ।

2

ਸਿਹਤ ਸੰਭਾਲ ਦੀ ਮੰਗ ਕਰੋ ਅਤੇ ਸੁਚਿਤ ਕਰੋ

- ਏ) ਜੇ ਖਾਸੀ ਜਾਂ ਬੁਖਾਰ ਜਾਂ ਸਾਰ ਲੈਣ ਵਿੱਚ ਤਕਲੀਫ਼ ਹੋ ਰਹੀ ਹੈ, ਤਾਂ ਦੂਜਿਆਂ ਦੀ  
ਸੁਰੱਖਿਆ ਲਈ ਮਾਸਕ ਪਹਿਣੋ ਅਤੇ ਫੌਰਨ ਆਪਣੇ ਨਜ਼ਦੀਕੀ ਸਿਹਤ ਕੇਂਦਰ ਜਾਂ  
ਆਸ਼ਾ ਜਾਂ ਏਅਨੋਨੈਮ ਠਾਲ ਸੰਪਰਕ ਕਰੋ।

3

ਮਾਸਕ ਪਹਿਣੋ

- ਏ) ਜਦੋਂ ਤੁਸੀਂ ਦੂਜੇ ਲੋਕਾਂ ਦਰਮਿਆਨ ਹੋਵੋ ਅਤੇ ਸਿਹਤ ਸੰਭਾਲ ਮੁਹਈਆਕਾਰ ਦੇ  
ਕਲੀਨਿਕ ਵਿੱਚ ਦਾਖਲ ਹੋਣ ਤੋਂ ਪਹਿਲਾਂ  
ਬੀ) ਜੇ ਕੋਈ ਬੀਮਾਰ ਵਿਅਕਤੀ ਇਸਹੂੰ ਪਹਿਣਨ ਵਿੱਚ ਅਸਮਰਥ ਹੈ, ਤਾਂ ਦੂਜੇ  
ਪਰਿਵਾਰਕ ਮੈਬਰਾਂ ਨੂੰ ਬੀਮਾਰ ਵਿਅਕਤੀ ਦੇ ਕਮਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ  
ਮਾਸਕ ਪਹਿਣਨਾ ਚਾਹੀਦਾ ਹੈ।

4

ਜਨਤਕ ਸਥਾਨਾਂ 'ਤੇ ਜਾਣ ਤੋਂ ਗੁਰੋਜ਼ ਕਰੋ

- ਏ) ਕੰਮ 'ਤੇ, ਸਰੂਲ, ਜਾਂ ਜਨਤਕ ਇਲਾਕਿਆਂ ਵਿੱਚ ਨਾ ਜਾਓ  
ਬੀ) ਜੇ ਤੁਸੀਂ ਸੰਕ੍ਰਮਿਤ ਹੋ ਤਾਂ ਤੁਸੀਂ ਦੂਜਿਆਂ ਨੂੰ ਵੀ ਸੰਕ੍ਰਮਿਤ ਕਰ ਸਕਦੇ ਹੋ।

5

ਘਰ ਵਿੱਚ ਆਉਣ ਵਾਲੇ ਮਹਿਸਾਨਾਂ ਜਾਂ ਸਹਾਇਕ ਅਮਲੇ ਨੂੰ ਨਾ ਮਿਲੋ

- ਏ) ਤੁਸੀਂ ਅਣਜਾਣੇ ਵਿੱਚ ਵੀ ਸੰਕ੍ਰਮਣ ਫੈਲਾ ਸਕਦੇ ਹੋ।

- ਬੀ) ਨੌਕਰਾਣੀਆਂ, ਕ੍ਰਾਈਵਰਾਂ ਆਦਿ ਵਰਗੇ ਸਹਾਇਕ

- ਅਮਲੇ ਨੂੰ ਦੂਰ ਰਹਿਣ ਲਈ ਕਰੋ।



Ministry of Health  
& Family Welfare  
Government of India



INDEX



ਕੋਵਿਡ-19

## 11 ਘਰ ਵਿੱਚ ਏਕਾਂਤਵਾਸ ਵਿੱਚ ਕਿਵੇਂ ਸਹਾਇਤਾ ਕਰਨੀ ਹੈ

1

**ਸਹਾਇਤਾ :** ਨਿਯੁਕਤ ਕੀਤੇ ਗਏ ਪਰਿਵਾਰਕ ਮੈਬਰ ਨੂੰ ਬੀਮਾਰ ਵਿਅਕਤੀ ਦੀ ਦਵਾਈ (ਆਂ) ਅਤੇ ਦੇਖਭਾਲ ਬਾਰੇ ਡਾਕਟਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਮਦਦ ਕਰਕੇ ਦੇਖਭਾਲ ਕਰਨੀ ਹੋਏਗੀ।

2

**ਲੱਛਣਾਂ ਦੀ ਨਿਗਰਾਨੀ :** ਬੁਖਾਰ ਅਤੇ ਸਾਹ ਦੀ ਨਿਯਮਿਤ ਰੂਪ ਵਿੱਚ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਸਾਹ ਲੈਣ ਵਿੱਚ ਤਕਲੀਫ਼ ਜਾਂ ਬਹੁਤ ਜ਼ਿਆਦਾ ਬੁਖਾਰ ਹੋਣ ਦੀ ਸੂਰਤ ਵਿੱਚ ਫੇਰਨ ਰਿਪੋਰਟ ਕਰੋ।

3

**ਸੁਰੱਖਿਆਤਮਕ ਸਾਫ਼ ਸਫ਼ਾਈ**

- ਡਿਸੀਜ਼, ਪੀਣ ਵਾਲੇ ਗਲਾਅਂ, ਕੱਪ, ਖਾਣਾ ਖਾਣ ਵਾਲੇ ਭਾਂਡਿਆਂ, ਤੌਲੀਏ ਅਤੇ ਬਿਸਤਡਿਆਂ ਵਰਗੀਆਂ ਘਰੇਲੂ ਵਸਤਾਂ ਵਿਅਕਤੀ ਨਾਲ ਸਾਂਝੀਆਂ ਕਰਨ ਤੋਂ ਗੁਰੋਜ਼ ਕਰੋ। ਇਸਤੇਮਾਲ ਕੀਤੇ ਗਏ ਟੀਸ਼ੂ ਢੱਕਣ ਵਾਲੇ ਕਰਚੇ ਦੇ ਡੱਬੇ ਵਿੱਚ ਸੁੱਟ ਦਿਓ।
- ਲਿਨੇਨ ਨੂੰ ਗਰਮ ਪਾਣੀ ਵਿੱਚ ਧੋਵੋ ਅਤੇ ਕੀਟਾਣੂੰ ਮੁਕਤ ਕਰੋ, ਧੂਪ ਵਿੱਚ ਸੁਕਾਓ।
- ਵੱਸਿੰਗ ਮਜ਼ੀਨ : ਡਿਸਟਿਕਟੈਕਟੈਂਟ, ਸਾਬਣ, ਗਰਮ ਪਾਣੀ ਦੀ ਵਰਤੋਂ ਕਰੋ, ਧੂਪ ਵਿੱਚ ਸੁਕਾਓ।
- ਲਿਨੇਨ ਨੂੰ ਵੱਡੇ ਡ੍ਰਮ ਵਿੱਚ ਗਰਮ ਪਾਣੀ ਅਤੇ ਸਾਬਣ ਵਿੱਚ ਭਿੱਗਿਆ ਜਾ ਸਕਦਾ ਹੈ, ਡੱਡੀ ਨਾਲ ਹਿਲਾਓ, ਡੱਲਣ ਤੋਂ ਬਚਾਓ। (ਲਿਨੇਨ ਨੂੰ ਅਨਬਾਮਾਨਤ 30 ਮਿੰਟ ਲਈ 1 ਕਲੋਗੀਨ ਵਿੱਚ ਭਿੱਓ ਦਿਓ। ਅੰਤ ਵਿੱਚ, ਸਾਫ਼ ਪਾਣੀ ਵਿੱਚੋਂ ਕੱਢੋ ਅਤੇ ਲਿਨੇਨ ਨੂੰ ਧੂਪ ਵਿੱਚ ਚੰਗੀ ਤਰ੍ਹਾਂ ਸੁੱਕਣ ਦਿਓ।)
- ਸਾਰੇ ਡਿਸਪੋਜ਼ਬਲ ਦਸਤਾਨਿਆਂ, ਫੇਸਮਾਸਕਸ ਅਤੇ ਹੋਰ ਚੁੱਪਿਤ ਵਸਤਾਂ ਨੂੰ ਘਰ ਦੇ ਦੂਜੇ ਕਚਰੇ ਨਾਲ ਨਿਪਟਾਰਾ ਕਰਨ ਤੋਂ ਪਹਿਲਾਂ ਢੱਕਣ ਵਾਲੇ ਡੱਬੇ ਵਿੱਚ ਰੱਖੋ।

4

**ਸਫ਼ਾਈ ਅਤੇ ਕੀਟਾਣੂੰ ਮੁਕਤ ਕਰਨਾ :** ਸਪਰਸ਼ ਦੀ ਜ਼ਿਆਦਾ ਸੰਭਾਵਨਾ ਵਾਲੀਆਂ ਸਤਿਹਾਂ ਜਿਵੇਂ ਕਿ ਮੇਜ਼ ਦੀ ਉਪਰੀ ਸਤਿਹਾ, ਦਰਵਾਜ਼ੇ ਦੀ ਕੰਡੀ, ਬਾਬੂਰੂਮ ਵਿਚਲੀਆਂ ਵਸਤਾਂ, ਟਾਈਲੈਟਾਂ, ਫੇਨ ਨੂੰ ਰੋਜ਼ਾਨਾਂ। ਨਾਲ ਹੀ, ਅਜਿਹੀ ਸਤਿਹਾ ਨੂੰ ਵੀ ਸਾਫ਼ ਕਰੋ ਜਿਸ ਉੱਪਰ ਖੂਨ, ਮਲ, ਜਾਂ ਸਗੀਰ ਤੋਂ ਨਿਕਲਿਆ ਕੋਈ ਹੋਰ ਦ੍ਰਵ ਲੱਗਿਆ ਹੋ ਸਕਦਾ ਹੈ।

5

**ਹੱਥ ਧੋਣਾ :** ਘੱਟੋ ਘੱਟ 40 ਸੈਕੰਡ ਲਈ ਸਾਬਣ ਅਤੇ ਪਾਣੀ ਨਾਲ ਜਾਂ, ਜੇ ਸਾਬਣ ਅਤੇ ਪਾਣੀ ਉਪਲਬਧ ਨਹੀਂ ਹੈ, ਤਾਂ ਅਲਕੋਹਲ ਅਧਾਰਤ ਸੈਨੇਟਾਇਜਰ ਜਿਸ ਵਿੱਚ ਘੱਟੋ ਘੱਟ 70 ਅਲਕੋਹਲ ਹੋਏ, ਨਾਲ ਆਪਣੇ ਹੱਥ ਸਾਫ਼ ਕਰੋ। ਵਾਰ ਵਾਰ ਹੱਥ ਧੋਵੋ ਅਤੇ ਖਾਸ ਕਰਕੇ ਛੂਹਣ ਮਹਾਰੋ।



Ministry of Health  
& Family Welfare  
Government of India



INDEX



ਕੋਵਿਡ-19

12

ਪਰਿਵਾਰ ਦੇ ਮੈਂਬਰਾਂ ਲਈ ਘਰ ਵਿੱਚ  
ਏਕਾਂਤਵਾਸ ਵਿੱਚ ਕਿਵੇਂ ਸਹਾਇਤਾ ਕਰਨੀ ਹੈ

1

ਆਪਣੇ ਹੱਥ ਵਾਰ ਵਾਰ 40 ਸੈਕੰਡ ਲਈ ਸਾਥਣ ਅਤੇ ਪਾਣੀ  
ਨਾਲ ਧੋਵੋ ਜਾਂ 70 ਅਲਕੋਹਲ ਅਪਾਰਤ ਹੈਂਡ ਸੈਨਟੋਏਜ਼ਰ ਨਾਲ  
ਹੱਥ ਸਾਫ਼ ਕਰੋ।



2

ਬਜ਼ੁਰੂਗਾਂ ਤੋਂ ਦੂਰ ਰਹੋ। ਘਰ ਦੇ ਮੈਂਬਰਾਂ ਨੂੰ ਦੂਜੇ ਕਮਰੇ ਵਿੱਚ  
ਜਾਂ ਸਿੰਨਾ ਸ਼ਿਆਦਾ ਸੰਭਵ ਹੋਏ ਵਿਅਕਤੀ ਤੋਂ ਦੂਰ ਰਹਿਣਾ  
ਚਾਹੀਦਾ ਹੈ। ਜੇ ਉਪਲਬਧ ਹੋਏ ਤਾਂ ਘਰ ਦੇ ਮੈਂਬਰਾਂ ਨੂੰ ਵੱਖਰੇ  
ਕਮਰੇ ਵਿੱਚ ਸੌਣਾ ਚਾਹੀਦਾ ਹੈ ਅਤੇ ਵੱਖਰਾ ਬਾਬੂਮ ਇਸਤੇਮਾਲ  
ਕਰਨਾ ਚਾਹੀਦਾ ਹੈ।



3

ਡਿਸੀਜ਼, ਪੀਣ ਵਾਲੇ ਗਲਾਸਾਂ, ਕੱਪ, ਖਾਣਾ ਖਾਣ ਵਾਲੇ ਭਾਂਡਿਆਂ,  
ਤੋਲੀਏ ਅਤੇ ਬਿਸਤਰਿਆਂ ਵਰਗੀਆਂ ਘਰੇਲੂ ਵਸਤਾਂ ਘਰ ਦੇ ਦੂਜੇ  
ਵਿਅਕਤੀਆਂ ਨਾਲ ਸਾਂਝੀਆਂ ਕਰਨ ਤੋਂ ਗੁਰੋਜ਼ ਕਰੋ।



4

ਇੰਡੈਕਟਿਡ ਵਿਅਕਤੀ ਨਾਲ ਸੰਪਰਕ ਹੋਣ ਸਮੇਂ ਹਰ ਸਮੇਂ  
ਤਿੰਨ ਪਰਤਾਂ ਵਾਲਾ ਮਾਸਕ ਪਹਿਣੋ। ਡਿਸਪੋਜੇਬਲ ਮਾਸਕ ਕਦੇ  
ਵੀ ਦੇਬਾਰਾ ਇਸਤੇਮਾਲ ਨਾ ਕਰੋ। (ਵਰਤੇ ਗਏ ਮਾਸਕ ਨੂੰ  
ਸੰਭਵ ਤੌਰ 'ਤੇ ਦੂਸਿਥ ਮੰਨੋ ਜਾਂਦੇ ਹਨ। ਮਾਸਕ ਦਾ  
ਸੁਰੱਖਿਅਤ ਢੰਗ ਨਾਲ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ।



5

ਜੇ ਲੱਛਣ ਨਜ਼ਰ ਆਉਂਦੇ ਹਨ (ਬੁਖਾਰ/ਖਾਂਸੀ/ਸਾਹ ਲੈਣ ਵਿੱਚ  
ਤਕਲੀਫ਼) ਉਸਨੂੰ ਫੌਰਨ ਨਜ਼ਦੀਕੀ ਸਿਹਤ ਕੇਂਦਰ ਨੂੰ ਸੁਚਿਤ  
ਕਰਨਾ ਚਾਹੀਦਾ ਹੈ ਜਾਂ ਆਪਣੇ ਸਥਾਨਕ ਫੌਨ ਨੰਬਰ 'ਤੇ ਕੱਲ  
ਕਰਨੀ ਚਾਹੀਦੀ ਹੈ।



Ministry of Health  
& Family Welfare  
Government of India



INDEX

13



ਕੋਵਿਡ-19

## 13 ਮੈਂ ਕਲੰਕ ਨਾਲ ਕਿਵੇਂ ਨਜ਼ਿੱਠ ਸਕਦਾ ਹੈ

ਜਦੋਂ ਲੋਕ ਚਿੰਤਾਵਾਂ, ਕਲੰਕ ਅਤੇ/ਜਾਂ ਭੇਦਭਾਵ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋਣ ਤਾਂ ਇੱਕ ਵੱਡੇ ਸਹਾਰੇ ਵਜੋਂ ਤੁਸੀਂ ਲੋਕਾਂ ਦੀਆਂ ਚਿੰਤਾਵਾਂ ਦੂਰ ਕਰਨ ਅਤੇ ਇੱਥੁਂ ਉਸਾਰੂ ਵਾਤਾਵਰਣ ਸਿਰਜਣ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹੋ।

**1** ਜਨਤਕ ਪੱਧਰ 'ਤੇ ਕੋਵਿਡ-19 ਕੇਸ ਜਾਂ ਪੀੜਿਤਾਂ ਦੀ ਬਜਾਏ ਉਹ ਲੋਕ ਜਿਹਨਾਂ ਨੂੰ ਕੋਵਿਡ-19 ਹੈ ਵਰਗੇ ਸ਼ਬਦ ਵਰਤੇ। ਇਸੇ ਤਰ੍ਹਾਂ ਸ਼ਕਾ ਕੇਸਾਂ ਦੀ ਬਜਾਏ ਉਹ ਲੋਕ ਜਿਹਨਾਂ ਨੂੰ ਕੋਵਿਡ-19 ਹੈ ਸਕਦਾ ਹੈ ਵਰਗੇ ਸ਼ਬਦ ਵਰਤੇ - ਭਾਵੇਂ ਇਹ ਤੁਹਾਡੇ ਸੰਪਰਕ ਦਾ ਪਤਾ ਲਾਉਣ ਵਾਲੇ ਫਾਰਮੇਟ ਦੀ ਅਧਿਕਾਰਤ ਸ਼ਬਦਾਵਲੀ ਕਿਉਂ ਨਾ ਹੋਵੇ।

**2** ਲੋਕਾਂ ਨੂੰ ਉਹ ਖਬਰਾਂ ਜੋ ਉਹਨਾਂ ਨੂੰ ਚਿੰਤਾ ਜਾਂ ਤਣਾਓ ਦਿੰਦੀਆਂ ਹਨ ਘੱਟ ਤੋਂ ਘੱਟ ਦੇਖਣ, ਪੜ੍ਹਨ ਜਾਂ ਸੁਣਨ ਦੀ ਸਲਾਹ ਦਿਓ।

**3** ਲੋਕਾਂ ਨੂੰ ਇੰਡੇਰ ਗੋਮਸ, ਪੜ੍ਹਨ, ਬਾਗਬਾਨੀ, ਘਰ ਦੀ ਸਫ਼ਾਈ ਆਦਿ ਵਰਗੀਆਂ ਤਣਾਓ ਦੂਰ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਸਲਾਹ ਦਿਓ।

**4** ਸਮਾਜ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਉਹਨਾਂ ਦੇ ਪ੍ਰਭਾਵ ਦੇ ਘੇਰੇ ਅੰਦਰ ਦੇ ਲੋਕਾਂ ਨੂੰ ਗੱਲਬਾਤ ਕਰਕੇ ਸਮੂਹਕ ਹਮਾਇਤ ਬਣਾਉਣ ਵਿੱਚ ਸ਼ਾਮਲ ਕਰੋ।  
 ਏ) ਪ੍ਰਭਾਵਸ਼ਾਲੀ ਵਿਅਕਤੀਆਂ ਦੀ ਪਛਾਣ ਕਰੋ  
 ਬੀ) ਉਹਨਾਂ ਨਾਲ ਕੋਵਿਡ-19 ਬਾਰੇ ਸਹੀ ਜਾਣਕਾਰੀ ਸਾਂਝੀ ਕਰੋ  
 ਸੀ) ਉਹਨਾਂ ਨੂੰ ਤੁਹਾਨੂੰ ਲੋੜੀਂਦੀ ਖਾਸ ਸਹਾਇਤਾ ਬਾਰੇ ਜਾਣਕਾਰੀ ਦਿਓ।

**5** ਇਸ ਗੱਲ 'ਤੇ ਜ਼ੋਰ ਦੇਣ ਲਈ ਕਿ ਕੋਵਿਡ-19 ਦੇ ਬਹੁਤੇ ਮਰੀਜ਼ ਠੀਕ ਹੋ ਜਾਂਦੇ ਹਨ, ਸਥਾਨਕ ਲੋਕਾਂ ਬਾਰੇ ਚੰਗੀਆਂ ਖਬਰਾਂ ਵਧਾ ਚੜ੍ਹਾ ਕੇ ਦੱਸੋ  
 ਏ) ਜੋ ਲੋਕ ਕੋਵਿਡ-19 ਤੋਂ ਠੀਕ ਹੋਏ ਹਨ  
 ਬੀ) ਜਿਹਨਾਂ ਨੇ ਠੀਕ ਹੋਣ ਦੌਰਾਨ ਆਪਣੇ ਕਿਸੇ ਪਿਆਰੇ ਦਾ ਖਿਆਲ ਰੱਖਿਆ ਹੈ।





## ਕੋਵਿਡ-19

# 14 ਮਾਸਕ ਦਾ ਕਿਵੇਂ ਇਸਤੇਮਾਲ ਕਰਨਾ ਹੈ

### 1) ਮਾਸਕ ਇਸਤੇਮਾਲ ਕਰੋ ਜੇ

- ਏ) ਤੁਹਾਨੂੰ ਬੁਖਾਰ, ਖਾੰਸੀ ਜਾਂ ਸਾਹ ਲੈਣ ਵਿੱਚ ਤਕਲੀਫ਼ ਹੈ
- ਬੀ) ਤੁਸੀਂ ਸਿਹਤ ਕੇਂਦਰ ਜਾ ਰਹੇ ਹੋ।
- ਸੀ) ਤੁਸੀਂ ਕਿਸੇ ਬੀਮਾਰ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ ਜਾਂ ਕਿਸੇ ਸੰਕ੍ਰਿਤ ਵਿਅਕਤੀ ਦੇ ਕਮਰੇ ਵਿੱਚ ਜਾ ਰਹੇ ਹੋ।



### 2) ਮਾਸਕ ਨੂੰ ਸਹੀ ਢੰਗ ਨਾਲ ਇਸਤੇਮਾਲ ਕਰੋ

- ਏ) ਪਲੀਟਸ ਨੂੰ ਖੋਲੋ, ਚਿਹਰਾ ਹੇਠਾਂ ਵੱਲ ਕਰੋ, ਨੱਕ, ਮੂੰਹ ਅਤੇ ਠੋਡੀ 'ਤੇ ਰੱਖੋ
- ਬੀ) ਨੌਜ ਪੀਸ ਨੂੰ ਨੌਜ ਬਿਜ 'ਤੇ ਫਿਟ ਕਰੋ। ਤਣੀਆਂ ਬੰਨ੍ਹੇ ਉਪਰੀ ਸਾਂਟ੍ਰੰਗ ਨੂੰ ਕੰਨਾਂ ਦੇ ਉਪਰੋਕਤਾ ਦੇ ਉਪਰ ਬੰਨ੍ਹਾਅਤੇ ਹੇਠਲੀ ਸਾਂਟ੍ਰੰਗ ਨੂੰ ਗਰਦਨ ਪਿੱਛੇ ਬੰਨ੍ਹੋ।
- ਸੀ) ਮਾਸਕ ਦੇ ਦੋਵੇਂ ਪਾਸੇ ਕੋਈ ਵਕਫ਼ਾ ਨਾ ਛੰਜੋ, ਫਿਟ ਕਰਨ ਲਈ ਐਡਸਟ ਕਰੋ।
- ਡੀ) ਮਾਸਕ ਨੂੰ ਖੋਲੋ ਨਾਂ ਖਿੱਚੋ ਜਾਂ ਗਰਦਨ ਤੋਂ ਹੇਠਾਂ ਨਾ ਲਟਕਾਓ
- ਈ) ਵਰਤੋਂ ਦੇ ਸਮੇਂ ਮਾਸਕ ਨੂੰ ਨਾ ਛੂਹੋ

- 3) ਮਾਸਕ ਦੇ ਗਿੱਲਾ/ਨਮ ਹੋਣ 'ਤੇ ਇਸਨੂੰ ਨਵੇਂ ਸਾਫ਼, ਸੂਕੇ **ਮਾਸਕ ਨਾਲ ਬਦਲ ਦਿਓ।** ਇੱਕ ਵਾਰ ਵਰਤੋਂ ਵਾਲੇ ਮਾਸਕ ਦੋਬਾਰਾ ਇਸਤੇਮਾਲ ਨਾ ਕਰੋ।



### 4) ਮਾਸਕ ਹਟਾਓ

- ਏ) ਉਚਿਤ ਤਕਨੀਕ ਅਪਨਾਉਂਦੇ ਹੋਏ (ਯਾਨਿ ਕਿ ਇਸਨੂੰ ਨੂੰ ਸਾਹਮਣੇ ਤੋਂ ਨਾ ਛੂਹੋ ਪਰ ਲੇਸ ਨੂੰ ਪਿੱਛੇ ਤੋਂ ਹਟਾਓ)
- ਬੀ) ਪਹਿਲਾਂ ਹੇਠਲੀ ਤਣੀ ਖੋਲੋ ਅਤੇ ਫਿਰ ਉਪਰਲੀ ਅਤੇ ਮਾਸਕ ਨੂੰ ਉਪਰਲੀਆਂ ਤਣੀਆਂ ਨਾਲ ਫੜਦੇ ਹੋਏ ਸਘਭਾਲੋ। ਹਟਾਉਣ ਸਮੇਂ ਮਾਸਕਦੀਆਂ ਚੂਜੀਆ ਸਤਿਹਾਂ ਨੂੰ ਨਾ ਛੂਹੋ।



### 5) ਮਾਸਕ ਦਾ ਨਿਪਟਾਰਾ

- ਹਟਾਉਣ ਮਗਰੋਂ ਜਾਂ ਜਦੋਂ ਵੀ ਕਦੇ ਤੁਸੀਂ ਵਰਤੇ ਗਏ ਮਾਸਕ ਨੂੰ ਗਲਤੀ ਨਾਲ ਛੂਹ ਲਓ, ਤਾਂ ਅਲਕੋਹਲ ਅਧਾਰਤ ਹੈਂਡ ਰਥ ਜਾਂ ਸਾਬਣ ਅਤੇ ਪਾਣੀ ਦੀ ਵਰਤੋਂ ਕਰਦੇ ਹੋਏ ਹੱਥ ਸਾਫ਼ ਕਰੋ। ਇੱਕ ਵਾਰ ਵਰਤੇ ਜਾਣ ਵਾਲੇ ਮਾਸਕ ਨੂੰ ਹਰੇਕ ਵਰਤੋਂ ਤੋਂ ਬਾਅਦ ਨਸ਼ਟ ਕਰ ਦਿਓ ਅਤੇ ਹਟਾਉਣ ਦੇ ਤੁਰੰਤ ਬਾਅਦ ਘਰੋਲੂ ਬਲੀਚ ਦੇ ਘੋਲ ਵਿੱਚ ਡਬਾਉਣ ਅਤੇ ਫਿਰ ਢੱਕਣ ਵਾਲੇ ਕਚਰੇ ਦੇ ਡੱਬੇ ਵਿੱਚ ਸੁੱਟਣ ਰਾਹੀਂ ਇਸਦਾ ਨਿਪਟਾਰਾ ਕਰੋ।






ਕੋਵਿਡ-19

**15** ਸਮੂਹਕ ਦੌਰਿਆਂ ਦੌਰਾਨ ਮੈਂਤੂੰ ਕਿਹਨਾਂ  
ਸਾਵਧਾਨੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ

**1**

ਗੱਲਬਾਤ ਕਰਦੇ ਸਮੇਂ ਲੋਕਾਂ ਤੋਂ 1 ਮੀਟਰ ਦੀ ਦੂਰੀ  
ਬਣਾਈ ਰੱਖੋ ਅਤੇ ਨਜ਼ਦੀਕੀ ਸੰਪਰਕ ਤੋਂ ਬਚੋ



**2**

ਆਪਣੇ ਚਿਹਰੇ ਨੂੰ ਢੱਕਣ ਲਈ ਤਿੰਨ ਪਰਤਾਂ ਵਾਲਾ  
ਮਾਸਕ ਲਗਾਓ। ਯਕੀਨੀ ਬਣਾਓ ਕਿ ਇਹ ਸਹੀ ਢੰਗ  
ਨਾਲ ਪਾਇਆ ਗਿਆ ਹੈ



**3**

ਸਾਰੇ ਸਮੇਂ ਆਪਣੇ ਚਿਹਰੇ (ਅੱਖਾਂ, ਨੱਕ, ਮੂੰਹ)  
ਨੂੰ ਛੁਹਣ ਤੋਂ ਗੁਰੋਜ਼ ਕਰੋ



**4**

ਆਪਣੇ ਹੱਥ 40 ਸੈਕੰਡ ਲਈ ਸਾਬਣ ਅਤੇ ਪਾਣੀ ਨਾਲ  
ਧੋਵੋ ਜਾਂ 70 ਅਲਕੋਹਲ ਅਧਾਰਤ ਹੈਂਡ ਰਬ ਵਰਤੋ।



**5**

ਸਭ ਤੋਂ ਜ਼ਿਆਦਾ ਸਪਰਜ ਦੀਆਂ ਸੰਭਾਵਨਾ ਵਾਲੀਆਂ  
ਥਾਂਵਾਂ ਜਿਵੇਂ ਕਿ ਦਰਵਾਜ਼ੇ ਦੀ ਘੰਟੀ, ਦਰਵਾਜ਼ੇ ਦੀਟਾ  
ਕੁੰਡੀਆਂ, ਸਪੋਰਟ ਰੇਲ ਆਦਿ ਨੂੰ ਛੁਹਣ ਤੋਂ ਬਚੋ।





ਕੋਵਿਡ-19

16

ਮੈਂ ਅਰ ਪੁੰਚਣ 'ਤੇ ਕੀ ਸਾਵਧਾਨੀਆਂ ਅਤੇ  
ਸੁਰੱਖਿਆ ਕਾਰਵਾਈਆਂ ਕਰਨੀਆਂ ਚਾਹੀਦੀਆਂ ਹਨ

1

ਸਾਵਧਾਨੀ ਨਾਲ ਸਹੀ ਤਰੀਕਾ ਅਪਨਾਉਂਦੇ ਹੋਏ ਆਪਣਾ ਫੇਸ ਮਾਸਕ ਅਤੇ  
ਦਸਤਾਨੇ ਹਟਾਓ, ਸਾਰੇ ਸਮੇਂ ਆਪਣੇ ਮਾਸਕ ਦੇ ਸਾਹਮਣੇ ਵਾਲੇ ਹਿੱਸੇ ਨੂੰ ਛੂਹਣ ਤੋਂ  
ਗਰੇਜ਼ ਕਰੋ, ਲੇਸ ਨੂੰ ਪਿੱਛੇ ਤੋਂ ਬੋਲ੍ਹੋ ਅਤੇ ਮਾਸਕ ਨੂੰ ਆਪਣੀ ਗਰਦਨ 'ਤੇ ਹੋਠਾਂ  
ਨਾ ਲਟਕਣ ਦਿਓ।

2

ਵਰਤੇ ਗਏ ਮਾਸਕ ਅਤੇ ਦਸਤਾਨਿਆਂ ਨੂੰ ਢੱਕਣ ਵਾਲੇ ਕਚਰੇ ਦੇ ਡੱਬੇ ਵਿੱਚ ਸੁੱਟ  
ਕੇ ਇਹਨਾਂ ਦਾ ਨਿਪਟਾਰਾ ਕਰੋ ( ਦੇਖੋ : ਮਾਸਕ ਪ੍ਰਬੰਧਨ )

3

ਜੇ ਤੁਹਾਡੇ ਕੋਲ ਬੈਗ/ਰਜਿਸਟਰ ਹੈ ਤਾਂ ਡਿਸਟਿੰਫੈਕਟੈਂਟ ਦੇ ਘੋਲ ਨਾਲ ਇਹਨਾਂ ਨੂੰ  
ਪੁੰਝੋ। ਡਿਸਟਿੰਫੈਕਟੈਂਟ ਘੋਲ ਤਿਆਰ ਕਰਨ ਲਈ ਕਿਸੇ ਵੀ ਘਰੇਲੂ ਬਲੀਚ ਦੇ  
ਚਾਰ ਛੋਟੇ ਚਮੜ ਚਾਰ ਕੱਪ ਪਾਣੀ ਵਿੱਚ ਮਿਲਾਓ।

4

ਕਿਸੇ ਵੀ ਹੋਰ ਚੀਜ਼ ਨੂੰ ਛੂਹਣ ਤੋਂ ਪਹਿਲਾਂ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ  
ਧੋਵੋ ਜਾਂ 70 ਅਲਕੋਹਲ ਅਧਾਰਤ ਹੈਂਡ-ਸੈਨਟਾਇਜ਼ਰ ਨਾਲ ਸਾਫ਼ ਕਰੋ।

5

ਜੇ ਤੁਹਾਨੂੰ ਜੁਕਾਮ, ਖਾਂਸੀ, ਬੁਖਾਰ ਵਰਗੇ ਲੱਛਣ ਹੁੰਦੇ ਹਨ ਤਾਂ ਫੌਰਨ ਨਜ਼ਦੀਕੀ  
ਸਰਕਾਰੀ ਸਹੂਲਤ ਜਾਂ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਨਾਲ ਸੰਪਰਕ ਕਰੋ।



Ministry of Health  
& Family Welfare  
Government of India



INDEX



ਕੋਵਿਡ-19

## ਤੱਥ ਅਤੇ ਭਰਮ

**1) ਬਿਆਨ:** ਗਰਮੀਆਂ ਆਉਣ ਵਾਲੀਆਂ ਹਨ, ਕੋਰੋਨਾਵਾਇਰਸ ਮਰ ਜਾਏਗਾ।

**ਤੱਥ :** ਕੋਵਿਡ-19 ਗਰਮ ਅਤੇ ਨਮੀ ਮੌਸਮ ਵਾਲੇ ਇਲਾਕਿਆਂ ਸਮੇਤ ਸਾਰੇ ਖੇਤਰਾਂ ਵਿੱਚ ਪਾਇਆ ਗਿਆ ਹੈ। ਆਪਣੇ ਆਪ ਨੂੰ ਕੋਵਿਡ-19 ਤੋਂ ਬਚਾਉਣ ਦਾ ਬਿਹਤਰੀਨ ਤਰੀਕਾ ਆਪਣੇ ਹੱਥ ਵਾਰ ਵਾਰ ਸਾਬਣ ਅਤੇ ਪਾਣੀ ਨਾਲ ਧੋਣਾ, ਖਾਂਸੀ ਅਤੇ ਡਿੱਕ ਮਾਰਣ ਸਮੇਂ ਮੂੰਹ ਢੱਕਣਾ ਅਤੇ ਭੀਜ ਭਰੇ ਸਥਾਨਾਂ 'ਤੇ ਜਾਣ ਤੋਂ ਗੁਰੇਜ਼ ਕਰਨਾ ਹੈ।

**2) ਬਿਆਨ :** ਗਰਮ ਪਾਣੀ ਨਾਲ ਨਹਾਉਣ ਨਾਲ ਵਾਇਰਸ ਮਰ ਜਾਏਗਾ

**ਤੱਥ :** ਵਾਇਰਸ ਸਾਡੇ ਸਰੀਰ ਅੰਦਰ ਰਹਿੰਦਾ ਹੈ ਜਿੱਥੇ ਤਾਪਮਾਨ  $37^{\circ}\text{C}$  'ਤੇ ਬਰਕਰਾਰ ਰਹਿੰਦਾ ਹੈ ਅਤੇ ਤੁਹਾਡੇ ਵੱਲੋਂ ਗਰਮ ਪਾਣੀ ਨਾਲ ਨਹਾਉਣ ਨਾਲ ਇਸ 'ਤੇ ਅਸਰ ਨਹੀਂ ਪੈਂਦਾ।

**3) ਬਿਆਨ :** ਕੱਚਾ ਲਸਣ ਅਤੇ ਤਿਲ ਦੇ ਬੀਜ ਖਾਣ ਨਾਲ ਤੁਸੀਂ ਵਾਇਰਸ ਤੋਂ ਸੁਰੱਖਿਅਤ ਹੋ ਜਾਂਦੇ ਹੋ।

**ਤੱਥ :** ਲਸਣ ਇੱਕ ਵਧੀਆ ਪਦਾਰਥ ਹੈ ਪਰ ਇਹ ਕੋਰੋਨਾਵਾਇਰਸ ਤੋਂ ਸੁਰੱਖਿਆ ਨਹੀਂ ਕਰਦਾ ਹੈ।

**4) ਬਿਆਨ :** ਨਿਮੋਨੀਆ ਦਾ ਟੀਕਾ ਲਗਵਾਉਣ ਨਾਲ ਤੁਹਾਨੂੰ ਵਾਇਰਸ ਤੋਂ ਸੁਰੱਖਿਆ ਮਿਲੇਗੀ।

**ਤੱਥ :** ਨਿਮੋਨੀਆ ਦਾ ਟੀਕਾ ਨਿਸ਼ਚਿਤ ਤੌਰ 'ਤੇ ਨਿਮੋਨੀਆ ਤੋਂ ਤੁਹਾਡੀ ਸੁਰੱਖਿਆ ਕਰੇਗਾ, ਪਰ ਨੋਵੇਲ ਕੋਰੋਨਾਵਾਇਰਸ ਖਿਲਾਫ਼ ਇਸਦਾ ਕੋਈ ਸੁਰੱਖਿਆਤਮਕ ਪ੍ਰਭਾਵ ਨਹੀਂ ਹੈ।

**5) ਬਿਆਨ :** ਤੁਹਾਨੂੰ ਮੱਛਰਾਂ ਦੇ ਕੰਠਣ ਨਾਲ ਕੋਵਿਡ-19 ਹੋ ਸਕਦਾ ਹੈ।

**ਤੱਥ :** ਕੋਰੋਨਾ ਵਾਇਰਸ ਮੱਛਰਾਂ ਦੇ ਕੰਠਣ ਨਾਲ ਨਹੀਂ ਫੈਲ ਸਕਦਾ। ਇਹ ਪੀੜਿਤ ਵਿਅਕਤੀ ਵੱਲੋਂ ਡਿੱਕਣ ਜਾਂ ਖਾਂਸੀ ਕਰਨ ਸਮੇਂ ਡਿੱਗਣ ਵਾਲੀਆਂ ਬੂੰਦਾਂ ਨਾਲ ਫੈਲਦਾ ਹੈ।

**6) ਬਿਆਨ :** ਆਪਣੇ ਸਰੀਰ 'ਤੇ ਅਲਕੋਹਲ ਜਾਂ ਡਿਸਾਈਨਫੈਟ ਛਿੜਕਣ ਨਾਲ ਇੰਫੈਕਸ਼ਨ ਰੋਕਿਆ ਜਾ ਸਕਦਾ ਹੈ।

**ਤੱਥ :** ਕਪੜਿਆਂ ਅਤੇ ਸਰੀਰ 'ਤੇ ਅਲਕੋਹਲ ਜਾਂ ਸੈਨੋਟਾਇਜ਼ਰ ਛਿੜਕਣ ਨਾਲ ਤੁਸੀਂ ਇੰਫੈਕਸ਼ਨ ਨੂੰ ਨਹੀਂ ਰੋਕ ਸਕਦੇ। ਇੰਫੈਕਸ਼ਨ ਫੈਲਦਾ ਹੈ ਜਦੋਂ ਨੱਕ ਜਾਂ ਮੂੰਹ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ। ਅਲਕੋਹਲ ਨਾਲ ਆਪਣੇ ਹੱਥ ਸਾਫ਼ ਕਰਨ ਅਤੇ ਪੂੰਝਣ ਨਾਲ ਇਸਨੂੰ ਤੁਹਾਡੇ ਸਿਸਟਮ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ ਜੋ ਕਿ ਇੰਫੈਕਟਿਡ ਹੱਥਾਂ ਨਾਲ ਖਾਣਾ ਖਾਂਦੇ ਹੋ ਤਾਂ ਮੂੰਹ ਰਾਹੀਂ ਤੁਹਾਡੇ ਸਿਸਟਮ ਵਿੱਚ ਦਾਖਲ ਹੋ ਜਾਂਦਾ ਹੈ।

**7) ਬਿਆਨ :** ਸੈਲਾਈਨ ਨਾਲ ਨਿਯਮਿਤ ਤੌਰ 'ਤੇ ਨੱਕ ਧੋਣਾਲ ਇੰਫੈਕਸ਼ਨ ਨੂੰ ਰੋਕਿਆ ਜਾ ਸਕਦਾ ਹੈ।

**ਤੱਥ :** ਕੁਝ ਕੇਸਾਂ ਵਿੱਚ ਸੈਲਾਈਨ ਨਾਲ ਨੱਕ ਧੋਣ ਨਾਲ ਸਧਾਰਨ ਜ਼ੁਕਾਮ ਨੂੰ ਰੋਕਣ ਵਿੱਚ ਮਿਲਦੀ ਹੈ, ਪਰ ਇਸ ਬਾਰੇ ਕੋਈ ਸਬੂਤ ਨਹੀਂ ਹੈ ਕਿ ਇਹ ਨੋਵੇਲ ਕੋਰੋਨਾ ਵਾਇਰਸ ਇੰਫੈਕਸ਼ਨ ਖਿਲਾਫ਼ ਅਸਰਦਾਰ ਹੈ।



ਕੋਵਿਡ-19

ਐਮਰਜੈਂਸੀ ਦੀ ਸਥਿਤੀ ਵਿੱਚ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਕਿਉਂ ਲੋੜ ਹੁੰਦੀ ਹੈ?

ਬੱਚੇ ਆਬਾਦੀ ਦਾ ਸਭ ਤੋਂ ਸੰਵੇਦਨਸ਼ੀਲ ਹਿੱਸਾ ਹੁੰਦੇ ਹਨ। ਉਹਨਾਂ ਦੀਆਂ ਪ੍ਰਾਸ ਜ਼ਰੂਰਤਾਂ ਹੁੰਦੀਆਂ ਹਨ ਅਤੇ ਜਿਹਨਾਂ ਨੂੰ ਅਕਸਰ ਐਮਰਜੈਂਸੀ ਹਾਲਤਾਂ ਵਿੱਚ ਨਜ਼ਰਾਂਦਾਜ਼ ਕਰ ਦਿੱਤਾ ਜਾਂਦਾ ਹੈ। ਆਸਾ ਅਤੇ ਏਂਡਬਲਿਊਡਬਲਿਊ ਦੀ ਪਿੰਡ ਪੱਧਰ 'ਤੇ ਬਾਲ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਵਜੋਂ ਅਹਿਮ ਭੂਮਿਕਾ ਹੁੰਦੀ ਹੈ।

**1**

ਮਾਪਿਆਂ ਨੂੰ ਸੁਚਿਤ ਕਰੋ ਕਿ ਬੱਚੇ ਚਿੰਤਾ ਅਤੇ ਉਦਾਸੀ ਜਾਹਿਰ ਕਰ ਸਕਦੇ ਹਨ। ਇਸਨੂੰ ਜ਼ਿੰਦੀਪਣ ਜਾਂ ਨਖਰਿਆਂ ਵਜੋਂ ਜਾਹਿਰ ਕੀਤਾ ਜਾ ਸਕਦਾ ਹੈ। ਮਾਪਿਆਂ ਨੂੰ ਸਬਰ ਰੱਖਣ ਦੀ ਲੋੜ ਹੈ ਅਤੇ ਹਿੰਸਕ ਤਰੀਕੇ ਨਾਲ ਅਨੁਸਾਸਿਤ ਨਹੀਂ ਕਰਨਾ ਚਾਹੀਦਾ।

**2**

ਇਸ ਬਾਰੇ ਜਾਣਕਾਰੀ ਰੱਖੋ ਕਿ ਐਮਰਜੈਂਸੀ ਹਾਲਾਤ ਦੌਰਾਨ ਬੱਚੇ ਆਜ਼ਿਹੀਆਂ ਸਥਿਤੀਆਂ ਵਿੱਚ ਆ ਸਕਦੇ ਹਨ ਜਿੱਥੇ ਉਹਨਾਂ ਨੂੰ ਹਿੱਸਾ, ਦੁਰਵਿਹਾਰ ਅਤੇ ਕਮੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਇਹਨਾਂ ਸੰਭਾਵਨਾਵਾਂ ਪ੍ਰਤੀ ਜਾਗਰੂਕ ਰਹੋ, ਕਾਰਵਾਈ ਅਤੇ ਰਿਪੋਰਟ ਕਰੋ।

**3**

ਚੋਕਸ ਰਹਿਣ ਲਈ ਅਤੇ ਇਕੱਲੇ ਨਾਬਾਲਗਾਂ ਵੱਲ ਧਿਆਨ ਦੇਣ ਲਈ

**4**

ਬੱਚਿਆਂ ਲਈ ਕਿਸੇ ਵੀ ਸਹਾਇਤਾ ਲਈ ਚਾਇਲਡਲਾਈਨ 1098 'ਤੇ ਕੱਲ ਕਰੋ।

**5**

ਇਸ ਗੱਲ ਦੀ ਨਿਗਰਾਨੀ ਕਰੋ ਕਿ ਬਾਲ ਸੰਭਾਲ ਸੰਸਥਾਵਾਂ ਦੇ ਬਾਲ ਸੁਰੱਖਿਆ ਵਰਕਰ ਸਾਰੇ ਸੁਰੱਖਿਆ ਨੇਮਾਂ ਦੀ ਪਾਲਣਾ ਕਰ ਰਹੇ ਹਨ।

\*ਇਹ ਸੈਕਸ਼ਨ ਸਿਰਫ ਰਾਜ ਪੱਧਰ 'ਤੇ ਬਾਲ ਸੁਰੱਖਿਆ ਨੋਡਲ ਆਫਿਸਰਸ ਦੀ ਵਰਤੋਂ ਲਈ ਹੈ।



Ministry of Health  
& Family Welfare  
Government of India



INDEX

**ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :**

**ਡਾਇਰੈਕਟਰ, ਐਮਰਜੈਂਸੀ ਮੈਡੀਕਲ ਅਤੇ ਗੀਲੀਡ  
ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ  
ਟੈਲਿ: +91-11-23978046**

**ਡਾਇਰੈਕਟਰ, ਨੈਸ਼ਨਲ ਸੈਟਰ ਫਾਰ ਡੀਜ਼ੀਜ਼ ਕੰਟਰੋਲ  
ਟੈਲਿ: +91-1123913148**

**ਮਿਸ਼ਨ ਡਾਇਰੈਕਟਰ, ਰਾਸ਼ਟਰੀ ਦਿਹਾਤੀ ਸਿਹਤ ਮਿਸ਼ਨ  
ਟੈਲਿ: xxxxxxxxxxxx**

